

CLIMATOLOGY AND OCEANOGRAPHY - B

Time Allowed : Three Hours]

[Maximum Marks : 70]

Note : Attempt *one* question each from Section A, B, C and D carrying 10 marks each and the entire Section E consisting of 15 short answer type questions carrying 2 marks each.

Section - A

1. What is Atmosphere ? Give a detaile account of composition of the Atmosphere. 10
2. What are Element of Climate ? Explain the effect of controls of climate on any four elements of climate. 10

Section - B

3. Describe Temperature cyclones in detail. 10
4. What is Rainfall ? Explain its various tyeps. 10

Section - C

5. What is Oceanography ? Discuss the topography of ocean floor in detail. 10
6. Describe the vertical and horizontal distribution of temperature in ocean water . 10

Section - D

7. What are Ocean Currents ? Describe the ocean currents of Pacific ocean in detail. 10
8. "Oceans are storehouse of resources for the future." Explain. 10

Section - E

9. Write short notes on the following :-

- | | |
|--------------------------|----------------------------|
| (a) Atmosphere pressure. | (b) Troposphere. |
| (c) Insolation | (d) Climatology |
| (e) Winds. | (f) Normal Lapse Rate. |
| (g) Hurricane. | (h) Acid rain. |
| (i) Ocean current. | (j) Temperature. |
| (k) Salinity. | (l) Continental shelf. |
| (m) Saturated air. | (n) Conventional rainfall. |
| (o) Anticyclone. | |

(ਪੰਜਾਬੀ ਅਨੁਵਾਦ)

$15 \times 2 = 30$

ਹੋਰ : ਭਾਗ ਉ, ਅ, ਇ ਅਤੇ ਸ ਵਿਹੜੀ ਕੋਈ ਇੱਕ-ਇੱਕ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦੇ 10 ਅੰਕ ਹਨ। ਭਾਗ ਨ ਦੇ ਪ੍ਰਸ਼ਨ ਦੇ ਪ੍ਰਸ਼ਨ ਦੇ 15 ਸੌਂਗ ਪ੍ਰਸ਼ਨ ਲਾਜ਼ਮੀ ਹਨ। ਹਰੇਕ ਪ੍ਰਸ਼ਨ ਦੇ 2 ਅੰਕ ਹਨ।

ਭਾਗ - ਉ

1. ਵਾਯੂਮੰਡਲ ਕਿਸਨੂੰ ਆਖਦੇ ਹਨ ? ਵਾਯੂਮੰਡਲ ਦੀ ਬਣਤਾ ਦਾ ਵਿਸਥਾਰ ਸਹਿਤ ਵਰਣਨ ਕਰੋ।

2. ਜਲਵਾਯੂ ਦੇ ਤੱਤ ਕੀ ਹੁੰਦੇ ਹਨ ? ਜਲਵਾਯੂ ਦੇ ਚਾਰ ਤੱਤਾਂ ਉੱਪਰ ਜਲਵਾਯੂ ਦੇ ਕਾਰਕਾਂ ਦਾ ਪ੍ਰਭਾਵ ਵਰਣਨ ਕਰੋ।

10

10

ਭਾਗ - ਅ

3. ਸੀਟ-ਊਸ਼ਣ ਚੱਕਰਵਾਤ ਦਾ ਵਿਸਥਾਰ ਵਿਚ ਵਰਣਨ ਕਰੋ।

10

4. ਵਰਖਾ ਕੀ ਹੈ ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ।

10

10

- 10
10
10
10
- ਭਾਗ - ਈ**
5. ਸਮੁੰਦਰ ਵਿਗਿਆਨ ਕਿਸਨੂੰ ਆਪਦੇ ਹਨ ? ਸਮੁੰਦਰ ਤੱਲ ਦੀ ਰਚਨਾ ਦਾ ਵਿਸਥਾਰਪੂਰਵਕ ਵਰਣਨ ਕਰੋ ।
6. ਮਹਾਂਸਾਗਰੀ ਜਲ ਦੇ ਤਾਪਮਾਨ ਦੀ ਲੰਬਵਰਤੀ ਅਤੇ ਖਤਿਜੀ ਵੰਡ ਵਰਣਨ ਕਰੋ ।
- ਭਾਗ - ਸ**
7. ਸਮੁੰਦਰੀ ਰੋਆਂ ਕੀ ਹੁੰਦੀਆਂ ਹਨ ? ਸ਼ਾਂਤ ਮਹਾਂਸਾਗਰ ਦੀਆਂ ਰੋਆਂ ਦਾ ਵਿਸਥਾਰ ਵਿਚ ਵਰਣਨ ਕਰੋ ।
8. "ਮਹਾਂਸਾਗਰ ਭਵਿੱਖ ਦੇ ਸੌਮਿਆਂ ਦੇ ਭੰਡਾਰ ਹਨ ।" ਵਰਣਨ ਕਰੋ ।
- ਭਾਗ - ਹ**
9. ਸੰਖੇਪ ਵਿਚ ਨੋਟ ਲਿਖੋ :-
- | | |
|---------------------|--------------------------|
| (a) ਵਾਯੂਦਾਬ । | (b) ਪ੍ਰੀਵਰਤਨ ਮੰਡਲ । |
| (c) ਸੁਰਜੀ ਤਾਪ । | (d) ਜਲਵਾਯੂ ਵਿਗਿਆਨ । |
| (e) ਪੱਣਾਂ । | (f) ਸਾਧਾਰਨ ਤਾਪ ਘੱਟਣ ਦਰ । |
| (g) ਹਰੀਕੈਨ । | (h) ਤੇਜਾਬੀ ਵਰਖਾ |
| (i) ਸਮੁੰਦਰੀ ਰੋਅ । | (j) ਤਾਪਮਾਨ । |
| (k) ਖਾਰਾਪਨ । | (l) ਮਹੀਨੀ ਸੈਲਫ । |
| (m) ਸੰਤੁਪਤ ਹਵਾ । | (n) ਸੰਵਿਹਨ ਵਰਖਾ । |
| (o) ਪ੍ਰਤੀ-ਚੱਕਰਵਾਤ । | |

$15 \times 2 = 30$